

ਬੈਂਕ ਆਫ਼ ਮਹਾਰਾਸ਼ਟਰ

1 ਕਰੋੜ ਰੁਪਏ ਤੱਕ ਦੇ ਐਮਐੱਸਐਮਈ ਕਰਜ਼ਿਆਂ ਲਈ ਸਾਂਝਾ ਬਿਨੈ-ਪੱਤਰ (ਮੁਦਰਾ ਸਕੀਮ ਦੇ ਅਧੀਨ ਕਰਜ਼ਿਆਂ ਤੋਂ ਇਲਾਵਾ)

ਮਿਤੀ: _____

ਬਿਨੈ-ਪੱਤਰ 'ਤੇ
ਦਸਤਖਤ ਕਰਨ ਸਮੇਂ
ਨਿਰਧਾਰਤ ਸ਼ਾਖਾ ਵਿੱਚ
ਫੋਟੋ ਲਗਾਈ ਜਾਣੀ
ਚਾਹੀਦੀ ਹੈ।

1. ਉੱਦਮ ਦਾ ਨਾਮ* _____
2. ਰਜਿਸਟਰਡ ਦਫ਼ਤਰ ਦਾ ਪਤਾ* _____
3. ਫੈਕਟਰੀ/ਦੁਕਾਨ ਦਾ ਪਤਾ* _____
4. ਇਮਾਰਤ (ਨਿੱਜੀ/ਕਿਰਾਏ 'ਤੇ/ਲੀਜ਼ 'ਤੇ) _____
5. ਟੈਲੀਫੋਨ ਨੰਬਰ* _____
6. ਈ-ਮੇਲ ਪਤਾ* _____
7. ਮੋਬਾਈਲ ਨੰਬਰ* _____
8. ਪੈਨ ਕਾਰਡ ਨੰਬਰ _____
9. ਸੰਵਿਧਾਨਕ ਸਥਿਤੀ (ਕਿਰਪਾ ਕਰਕੇ ਚੁਣੋ)*
ਵਿਅਕਤੀਗਤ / ਸਾਂਝਾ / ਪ੍ਰੋਪਰਾਈਟਰਸ਼ਿਪ / ਸਾਂਝੇਦਾਰੀ / ਪ੍ਰਾਈਵੇਟ ਲਿਮਟਿਡ ਕੰਪਨੀ / ਲਿਮਟਿਡ ਕੰਪਨੀ / ਟ੍ਰਸਟ / ਹੋਰ
10. ਲਿੰਗ (ਵਿਅਕਤੀਗਤ ਹੋਣ ਦੀ ਸੂਰਤ ਵਿੱਚ): ਪੁਰਸ਼ / ਮਹਿਲਾ / ਹੋਰ _____
11. ਜੀ.ਐਸ.ਟੀ. ਰਜਿਸਟ੍ਰੇਸ਼ਨ ਨੰਬਰ (ਜੇਕਰ ਲਾਗੂ ਹੋਵੇ) _____
12. ਈਐਕਸਆਈਐੱਮ ਰਜਿਸਟ੍ਰੇਸ਼ਨ ਕੋਡ, ਜੇਕਰ ਕੋਈ ਹੋਵੇ _____
13. ਉੱਦਮ ਰਜਿਸਟ੍ਰੇਸ਼ਨ ਸਰਟੀਫਿਕੇਟ (ਯੂਆਰਸੀ) ਨੰਬਰ/
ਉੱਦਮ ਅਸਿਸਟ ਸਰਟੀਫਿਕੇਟ (ਯੂਏਸੀ) ਨੰਬਰ _____
14. ਸਥਾਪਨਾ/ਨਿਗਮਨ ਦੀ ਮਿਤੀ* _____
15. ਰਾਜ * _____
16. ਸ਼ਹਿਰ (ਜਿੱਥੇ ਕਰਜ਼ਾ ਚਾਹੀਦਾ ਹੈ)* _____ ਜ਼ਿਲ੍ਹਾ _____
17. ਸ਼ਾਖਾ ਦਾ ਨਾਮ, ਜਿੱਥੇ ਕਰਜ਼ਾ ਚਾਹੀਦਾ ਹੈ। (ਜੇਕਰ ਕੋਈ ਹੋਵੇ) _____
18. ਪ੍ਰੋਪਰਾਈਟਰਾਂ/ਸਾਂਝੇਦਾਰਾਂ/ਕੰਪਨੀ ਦੇ ਡਾਇਰੈਕਟਰਾਂ ਦੇ ਨਾਮ ਅਤੇ ਉਨ੍ਹਾਂ ਦੇ ਪਤੇ: *

ਲੜੀ ਨੰਬਰ	ਨਾਮ	ਜਨਮ ਮਿਤੀ	ਪਿਤਾ / ਜੀਵਨ ਸਾਥੀ ਦਾ ਨਾਮ	ਵਿਦਿਅਕ ਯੋਗਤਾ	ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲੇ / ਪੱਛੜੀਆਂ ਸ਼੍ਰੇਣੀਆਂ / ਘੱਟ ਗਿਣਤੀ / ਮਹਿਲਾ	ਮੋਬਾਈਲ ਨੰਬਰ
1.						
2.						

ਲੜੀ ਨੰਬਰ	ਪੈਨ ਨੰਬਰ	ਰਿਹਾਇਸ਼ੀ ਪਤਾ	ਆਧਾਰ ਨੰਬਰ / ਡੀਆਈਐੱਨ ਨੰਬਰ	ਟੈਲੀਫੋਨ ਨੰਬਰ (ਰਿਹਾਇਸ਼ੀ)	ਸੰਬੰਧਿਤ ਖੇਤਰ ਵਿੱਚ ਕੰਮ ਦਾ ਤਜਰਬਾ (ਸਾਲ)
1.					

* ਲਾਜ਼ਮੀ ਖੇਤਰ

Restricted

2.					
----	--	--	--	--	--

19. ਗਤੀਵਿਧੀ* ਮੌਜੂਦਾ _____ ਕਦੋਂ ਤੋਂ _____
ਪ੍ਰਸਤਾਵਿਤ# _____

ਜੇਕਰ ਮੌਜੂਦਾ ਗਤੀਵਿਧੀ ਤੋਂ ਇਲਾਵਾ ਕੋਈ ਵੱਖਰੀ ਗਤੀਵਿਧੀ ਪ੍ਰਸਤਾਵਿਤ ਹੈ ਜਾਂ ਨਹੀਂ ਇਕਾਈ ਹੈ

20. ਇਕਾਈ ਵਿੱਚ ਕੰਮ ਕਰਦੇ ਵਿਅਕਤੀਆਂ ਦੀ ਸੰਖਿਆ:

21. ਰੇਟਿੰਗ

- i) ਕੀ ਐਮਐਸਐਮਈ ਇਕਾਈ ਜੈਡ ਰੇਟਡ ਹੈ? _____
ii) ਜੇਕਰ ਹਾਂ, ਤਾਂ MSME ਇਕਾਈ ਦੁਆਰਾ ਪ੍ਰਾਪਤ ਗ੍ਰੇਡ (ਢੁਕਵੇਂ 'ਤੇ ਨਿਸ਼ਾਨ ਲਗਾਓ)

ਬਰੇਨਜ਼	ਸਿਲਵਰ	ਗੋਲਡ

22. ਸੰਬੰਧਿਤ ਸੰਸਥਾਵਾਂ ਦੇ ਨਾਮ ਅਤੇ ਸੰਬੰਧ ਦੀ ਪ੍ਰਕਿਰਤੀ:

ਸੰਬੰਧਿਤ ਸੰਸਥਾ ਦਾ ਨਾਮ	ਸੰਬੰਧਿਤ ਸੰਸਥਾ ਦਾ ਪਤਾ	ਮੌਜੂਦਾ ਬੈਂਕਿੰਗ ਸੰਬੰਧ	ਸੰਬੰਧ ਦੀ ਪ੍ਰਕਿਰਤੀ	ਹਿੱਸੇਦਾਰੀ ਦੀ ਹੱਦ (ਪ੍ਰੋਪਰਾਈਟਰ/ ਪਾਰਟਨਰ/ ਡਾਇਰੈਕਟਰ ਜਾਂ ਸਿਰਫ ਨਿਵੇਸ਼ਕ ਵਜੋਂ)

23. ਪ੍ਰੋਪਰਾਈਟਰਾਂ/ ਪਾਰਟਨਰਾਂ/ ਡਾਇਰੈਕਟਰਾਂ ਦਾ ਬੈਂਕ ਅਧਿਕਾਰੀਆਂ/ ਬੈਂਕ ਡਾਇਰੈਕਟਰ ਨਾਲ ਰਿਸ਼ਤਾ: ਕਿਰਪਾ ਕਰਕੇ ਚੁਣੋ:
(ਹਾਂ/ ਨਹੀਂ) _____

24. ਬੈਂਕਿੰਗ/ਕਰਜ਼ਾ ਸਹੂਲਤਾਂ (ਮੌਜੂਦਾ) (ਲੱਖ ਰੁਪਏ ਵਿੱਚ)

ਬੈਂਕਿੰਗ ਵੇਰਵੇ	31 ਮਾਰਚ ਤੱਕ ਦਾ ਬਕਾਇਆ _____	ਮੌਜੂਦਾ ਬੈਂਕ ਦਾ ਨਾਮ
ਬਚਤ ਖਾਤਾ		
ਮਿਆਦੀ ਜਮ੍ਹਾਂ		

ਸਹੂਲਤ ਦੀ ਕਿਸਮ	ਸੀਮਾ/ਲਿ ਮਿਟ	ਇਸ ਮਿਤੀ ਤੱਕ ਬਕਾਇਆ	ਮੌਜੂਦਾ ਬੈਂਕ ਦਾ ਨਾਮ	ਪ੍ਰਤੀਭੂਤੀ	ਵਿਆਜ ਦੀ ਦਰ	ਵਾਪਸੀ ਦੀਆਂ ਸ਼ਰਤਾਂ
ਚਾਲੂ ਖਾਤਾ						
ਕੋਸ਼ ਕ੍ਰੈਡਿਟ						
ਮਿਆਦੀ ਕਰਜ਼ਾ						
ਐਲਸੀ/ਬੀਜੀ						
ਹੋਰ						
ਕੁੱਲ						

ਜੇਕਰ ਸਾਡੇ ਬੈਂਕ ਨਾਲ ਬੈਂਕਿੰਗ ਸੰਬੰਧ ਹਨ, ਤਾਂ ਗਾਹਕ ਆਈਡੀ ਦਿੱਤੀ ਜਾਵੇ:

ਇਹ ਤਸਦੀਕ ਕੀਤਾ ਜਾਂਦਾ ਹੈ ਕਿ ਸਾਡੀ ਇਕਾਈ ਨੇ ਪਹਿਲਾਂ ਕਿਸੇ ਹੋਰ ਬੈਂਕ / ਵਿੱਤੀ ਸੰਸਥਾ ਤੋਂ ਕੋਈ ਕਰਜ਼ਾ ਨਹੀਂ ਲਿਆ ਹੈ ਅਤੇ ਮੈਂ ਉੱਪਰ ਦਿੱਤੇ ਕਾਲਮ ਨੰਬਰ 23 ਵਿੱਚ ਦੱਸੇ ਗਏ ਬੈਂਕਾਂ ਤੋਂ ਇਲਾਵਾ ਕਿਸੇ ਹੋਰ ਬੈਂਕ / ਵਿੱਤੀ ਸੰਸਥਾ ਦਾ ਕਰਜ਼ਦਾਰ ਨਹੀਂ ਹਾਂ।

25. ਕਰਜ਼ਾ ਸਹੂਲਤਾਂ (ਪ੍ਰਸਤਾਵਿਤ)*

			ਪੇਸ਼ ਕੀਤੀ ਗਈ ਪ੍ਰਤੀਭੂਤੀ
--	--	--	------------------------

ਸਹੂਲਤ ਦੀ ਕਿਸਮ	ਰਕਮ (ਲੱਖਾਂ ਵਿੱਚ)	ਲੋੜ ਦਾ ਮਕਸਦ	ਮੁੱਖ ਪ੍ਰਤਿਬੂਤੀ (ਵੇਰਵੇ ਅਤੇ ਅਨੁਮਾਨਿਤ ਕੀਮਤ ਲਿਖੋ)	ਕੀ ਕੋਲੈਟਰਲ ਪ੍ਰਤਿਬੂਤੀ ਪੇਸ਼ ਕੀਤੀ ਗਈ ਹੈ? (ਜੇਕਰ ਹਾਂ, ਤਾਂ ਕਾਲਮ ਨੰਬਰ 27 ਵਿੱਚ ਵੇਰਵੇ ਦਿਓ) (ਹਾਂ/ ਨਹੀਂ)
ਕੋਸ਼ ਕ੍ਰੈਡਿਟ**				
ਮਿਆਦੀ ਕਰਜ਼ਾ				
ਐਲਸੀ/ਬੀਜੀ				
ਹੋਰ				
ਕੁੱਲ				

* ਲਾਜ਼ਮੀ ਖੇਤਰ

**ਕੋਸ਼ ਕ੍ਰੈਡਿਟ ਸੀਮਾ (ਲਿਮਿਟ) ਦਾ ਆਧਾਰ

ਕੋਸ਼ ਕ੍ਰੈਡਿਟ	ਅਨੁਮਾਨਿਤ (ਅਗਲੇ ਸਾਲ ਲਈ)						
	ਵਿਕਰੀ	ਕਾਰਜਕਾਰੀ ਚੱਕਰ - ਮਹੀਨਿਆਂ ਵਿੱਚ	ਇਨਵੈਂਟਰੀ	ਦੇਣਦਾਰ	ਲੈਣਦਾਰ	ਹੋਰ ਮੌਜੂਦਾ ਸੰਪਤੀਆਂ	ਪ੍ਰਮੋਟਰਾਂ ਦਾ ਯੋਗਦਾਨ

26. ਮਿਆਦੀ ਕਰਜ਼ੇ ਲਈ ਮਸ਼ੀਨਰੀ ਦਾ ਵੇਰਵਾ:

ਮਸ਼ੀਨ/ਉਪਕਰਨ ਦੀ ਕਿਸਮ	ਲੋੜ ਦਾ ਮਕਸਦ	ਦੇਸੀ ਜਾਂ ਵਿਦੇਸ਼ੀ	ਸਪਲਾਇਰ ਦਾ ਨਾਮ	ਕੁੱਲ ਲਾਗਤ (ਵਿਦੇਸ਼ੀ ਮਸ਼ੀਨ ਲਈ ਮੂਲ ਲਾਗਤ, ਭਾੜਾ, ਬੀਮਾ ਅਤੇ ਕਸਟਮ ਡਿਊਟੀ ਦਾ ਵੇਰਵਾ ਦਿਓ)	ਪ੍ਰਮੋਟਰਾਂ ਦਾ ਯੋਗਦਾਨ	ਲੋੜੀਂਦਾ ਕਰਜ਼ਾ

27. ਚੋਟੀ ਦੇ 5 ਸਪਲਾਇਰਾਂ ਅਤੇ 5 ਗਾਹਕਾਂ ਦਾ ਵੇਰਵਾ

ਲੜੀ ਨੰਬਰ	ਨਾਮ	ਸੰਪਰਕ ਨੰਬਰ	ਕਦੋਂ ਤੋਂ ਜੁੜੇ ਹੋਏ ਹੋ	ਕਾਰੋਬਾਰ ਦਾ % (ਵਿਕਰੀ/ਖਰੀਦ) ਅਤੇ ਉਧਾਰ ਦੀਆਂ ਸ਼ਰਤਾਂ

28. ਕੋਲੈਟਰਲ ਪ੍ਰਤਿਬੂਤੀ ਦਾ ਵੇਰਵਾ, ਤੀਜੀ ਧਿਰ ਦੀ ਗਾਰੰਟੀ ਸਮੇਤ

(ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕਾਂ ਨੂੰ ਐਮਐੱਸਐੱਮਈ ਇਕਾਈਆਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ਿਆਂ ਲਈ ਕੋਈ ਕੋਲੈਟਰਲ ਸੁਰੱਖਿਆ ਨਹੀਂ ਲੈਣੀ ਚਾਹੀਦੀ)

a) ਤੀਜੀ ਧਿਰ ਦੀ ਗਾਰੰਟੀ

ਲੜੀ ਨੰਬਰ	ਗਾਰੰਟਰ ਦਾ ਨਾਮ	ਪਿਤਾ/ਜੀ ਵਨ ਸਾਥੀ ਦਾ ਨਾਮ	ਰਿਹਾਇਸ਼ੀ ਪਤਾ	ਟੈਲੀਫੋਨ ਨੰਬਰ (ਰਿਹਾਇਸ਼ੀ)	ਮੋਬਾਈਲ ਨੰਬਰ	ਕੁੱਲ ਸੰਪਤੀ (ਲੱਖਾਂ ਵਿੱਚ)	ਆਧਾਰ ਨੰਬਰ	ਪੈਨ ਨੰਬਰ

* ਲਾਜ਼ਮੀ ਖੇਤਰ

Restricted

1.								
2.								

b) ਹੋਰ ਕੋਲੈਟਰਲ ਪ੍ਰਤਿਬੂਤੀ

ਲੜੀ ਨੰਬਰ	ਪ੍ਰਤਿਬੂਤੀ ਦੇ ਮਾਲਕ ਦਾ ਨਾਮ	ਕੋਲੈਟਰਲ ਪ੍ਰਤਿਬੂਤੀ		
		ਦੀ ਕਿਸਮ	ਵੇਰਵੇ	ਕੀਮਤ (ਲੱਖਾਂ ਵਿੱਚ)
1.				
2.				

29. ਪਿਛਲੀ ਕਾਰਗੁਜ਼ਾਰੀ / ਭਵਿੱਖ ਦੇ ਅਨੁਮਾਨ

ਪਿਛਲੀ ਕਾਰਗੁਜ਼ਾਰੀ / ਭਵਿੱਖ ਦੇ ਅਨੁਮਾਨ (ਵਰਕਿੰਗ ਕੈਪੀਟਲ ਸਹੂਲਤਾਂ ਲਈ ਪਿਛਲੇ ਦੇ ਸਾਲਾਂ ਦੀ ਅਸਲ ਕਾਰਗੁਜ਼ਾਰੀ, ਮੌਜੂਦਾ ਸਾਲ ਲਈ ਅਨੁਮਾਨ ਅਤੇ ਅਗਲੇ ਸਾਲ ਲਈ ਪ੍ਰਸਤਾਵਿਤ ਵੇਰਵੇ ਦਿੱਤੇ ਜਾਣੇ ਲਾਜ਼ਮੀ ਹਨ। ਹਾਲਾਂਕਿ, ਮਿਆਦੀ ਕਰਜ਼ਾ ਸਹੂਲਤਾਂ ਲਈ, ਕਰਜ਼ੇ ਦੀ ਵਾਪਸੀ ਦੇ ਪ੍ਰਸਤਾਵਿਤ ਸਾਲ ਤੱਕ ਦੇ ਅਨੁਮਾਨਿਤ ਵੇਰਵੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।

ਲੱਖ ਰੁਪਏ ਵਿੱਚ	ਪਿਛਲਾ ਸਾਲ 1 (ਅਸਲ)	ਪਿਛਲਾ ਸਾਲ 2 (ਅਸਲ)	ਮੌਜੂਦਾ ਸਾਲ (ਅਨੁਮਾਨਿਤ)	ਅਗਲਾ ਸਾਲ (ਪ੍ਰਸਤਾਵਿਤ)	ਸਥਾਪਿਤ ਸਮਰੱਥਾ	ਵਰਤੀ ਗਈ ਸਮਰੱਥਾ
ਕੁਲ ਵਿੱਕਰੀ						
ਜੀ.ਐਸ.ਟੀ. ਵਿੱਕਰੀ (ਜੇਕਰ ਲਾਗੂ ਹੋਵੇ)						
ਕੁਲ ਲਾਭ						
ਪੂੰਜੀ (ਕੰਪਨੀਆਂ ਲਈ ਨੈੱਟ ਵਰਥ)						

30. ਕਾਨੂੰਨੀ ਜ਼ਿੰਮੇਵਾਰੀਆਂ ਦੀ ਸਥਿਤੀ:

ਕਾਨੂੰਨੀ ਜ਼ਿੰਮੇਵਾਰੀ ਟਿੱਪਣੀਆਂ (ਸੰਬੰਧਿਤ ਜ਼ਿੰਮੇਵਾਰੀ ਦੇ ਸਬੰਧ ਵਿੱਚ ਕੋਈ ਵੀ ਵੇਰਵਾ ਦਿੱਤਾ ਜਾਵੇ)। ਕੀ ਖਾਲਣਾ ਕੀਤੀ ਗਈ ਹੈ (ਹਾਂ / ਨਹੀਂ ਚੁਣੋ)। ਜੇਕਰ ਲਾਗੂ ਨਹੀਂ ਹੁੰਦਾ, ਤਾਂ 'ਲਾਗੂ ਨਹੀਂ' ਦੀ ਚੋਣ ਕਰੋ।

1.	ਦੁਕਾਨਾਂ ਅਤੇ ਸਥਾਪਨਾ ਐਕਟ ਅਧੀਨ ਰਜਿਸਟ੍ਰੇਸ਼ਨ	ਹਾਂ/ ਨਹੀਂ/ ਲਾਗੂ ਨਹੀਂ	
2.	ਐਮ.ਐਸ.ਐਮ.ਐਸੀ ਅਧੀਨ ਰਜਿਸਟ੍ਰੇਸ਼ਨ (ਆਰਜ਼ੀ/ਐਂਤਿਮ)	ਹਾਂ/ ਨਹੀਂ/ ਲਾਗੂ ਨਹੀਂ	
3.	ਡਰੱਗ ਲਾਇਸੈਂਸ	ਹਾਂ/ ਨਹੀਂ/ ਲਾਗੂ ਨਹੀਂ	
4.	ਨਵੀਨਤਮ ਸੇਲਜ਼ ਟੈਕਸ ਰਿਟਰਨ ਭਰੀ ਗਈ	ਹਾਂ/ ਨਹੀਂ/ ਲਾਗੂ ਨਹੀਂ	
5.	ਨਵੀਨਤਮ ਇਨਕਮ ਟੈਕਸ ਰਿਟਰਨ ਭਰੀ ਗਈ	ਹਾਂ/ ਨਹੀਂ/ ਲਾਗੂ ਨਹੀਂ	
6.	ਕੋਈ ਹੋਰ ਬਕਾਇਆ ਕਾਨੂੰਨੀ ਦੇਣਦਾਰੀ	ਹਾਂ/ ਨਹੀਂ/ ਲਾਗੂ ਨਹੀਂ	

31. ਓ.) ਪਛਾਣ ਦਾ ਸਬੂਤ (ਕੋਈ ਵੀ ਇੱਕ):

ਪਾਸਪੋਰਟ / ਵੋਟਰ ਆਈਡੀ ਕਾਰਡ / ਪੈਨ ਕਾਰਡ / ਡਰਾਈਵਿੰਗ ਲਾਇਸੈਂਸ / ਜੌਬ ਕਾਰਡ / ਆਧਾਰ ਕਾਰਡ (ਬੈਂਕ ਦੀ ਸੰਤੁਸ਼ਟੀ ਦੇ ਅਧੀਨ)

ਆਈਡੀ ਪੂਰ ਨੰ. _____

ਅ.) ਪਤੇ ਦਾ ਸਬੂਤ (ਕੋਈ ਵੀ ਇੱਕ):

ਬਿਜਲੀ ਦਾ ਬਿੱਲ / ਟੈਲੀਫੋਨ ਦਾ ਬਿੱਲ/ਕਿਸੇ ਹੋਰ ਬੈਂਕ ਦਾ ਖਾਤਾ ਵੇਰਵਾ (ਸਟੇਟਮੈਂਟ)/ਕਿਸੇ ਨਾਮਵਰ ਰੁਜ਼ਗਾਰਦਾਤਾ ਵੱਲੋਂ ਜਾਰੀ ਕੀਤਾ ਪੱਤਰ/ਮਾਨਤਾ ਪ੍ਰਾਪਤ ਜਨਤਕ ਅਥਾਰਟੀ ਵੱਲੋਂ ਜਾਰੀ ਪੱਤਰ, ਜੋ ਬੈਂਕ ਦੀ ਸੰਤੁਸ਼ਟੀ ਅਨੁਸਾਰ ਗਾਹਕ ਦੇ ਪਤੇ ਦੀ ਪੁਸ਼ਟੀ ਕਰਦਾ ਹੋਵੇ/ਰਾਸ਼ਨ ਕਾਰਡ

ਪਤੇ ਦੇ ਸਬੂਤ ਦਾ ਨੰਬਰ: _____

32. ਐਨੈਕਸਚਰ-VI ਅਨੁਸਾਰ ਮੌਜੂਦਾ / ਸੰਭਾਵੀ ਕਰਜ਼ਦਾਰ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਘੋਸ਼ਣਾ:

ਮੈਂ/ਅਸੀਂ ਇਸ ਦੁਆਰਾ ਤਸਦੀਕ/ਅਧਿਕਾਰਤ ਕਰਦੇ ਹਾਂ ਕਿ ਮੇਰੇ/ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ, ਦਰੁਸਤ ਅਤੇ ਮੁਕੰਮਲ ਹੈ; ਇਸ ਇਕਾਈ ਲਈ ਬਿਨੈ-ਪੱਤਰ ਵਿੱਚ ਦੱਸੇ ਗਏ ਵੇਰਵਿਆਂ ਤੋਂ ਇਲਾਵਾ ਮੇਰਾ/ਸਾਡਾ ਕਰਜ਼ੇ ਦਾ ਕੋਈ ਹੋਰ ਪ੍ਰਬੰਧ ਨਹੀਂ ਹੈ; ਬਿਨੈ-ਪੱਤਰ ਵਿੱਚ ਦੱਸੇ ਗਏ ਵੇਰਵਿਆਂ ਤੋਂ ਇਲਾਵਾ ਮੇਰੇ/ਸਾਡੇ/ਪ੍ਰਮੋਟਰਾਂ ਸਿਰ ਕੋਈ ਵੀ ਬਕਾਇਆ ਜਾਂ ਕਾਨੂੰਨੀ ਦੇਣਦਾਰੀ ਨਹੀਂ ਹੈ; ਮੈਨੂੰ/ਸਾਨੂੰ ਕਿਸੇ ਵੀ ਬੈਂਕ/ਵਿੱਤੀ ਸੰਸਥਾ ਵੱਲੋਂ ਡਿਫਾਲਟਰ/ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲਾ ਘੋਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਕਿਸੇ ਵੀ ਬੈਂਕ/ਵਿੱਤੀ ਸੰਸਥਾ ਵੱਲੋਂ ਮੇਰੇ/ਸਾਡੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ/ਸ਼ੁਰੂ ਨਹੀਂ ਕੀਤੀ ਗਈ ਹੈ। ਮੈਂ/ਅਸੀਂ ਆਪਣੀ ਅਰਜ਼ੀ ਦੇ ਸਬੰਧ ਵਿੱਚ ਲੋੜੀਂਦੀ ਹੋਰ ਸਾਰੀ ਜਾਣਕਾਰੀ ਪ੍ਰਦਾਨ ਕਰਾਂਗਾ/ਕਰਾਂਗੇ। ਇਹ ਜਾਣਕਾਰੀ ਤੁਹਾਡੇ ਵੱਲੋਂ ਕਿਸੇ ਵੀ ਅਜਿਹੀ ਏਜੰਸੀ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਜਿਸ ਨੂੰ ਤੁਸੀਂ ਉਚਿਤ ਸਮਝਦੇ ਹੋ। ਤੁਸੀਂ, ਤੁਹਾਡੇ ਪ੍ਰਤੀਨਿਧੀ, ਭਾਰਤੀ ਰਿਜ਼ਰਵ ਬੈਂਕ ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਵੀ ਹੋਰ ਏਜੰਸੀ, ਕਿਸੇ ਵੀ ਸਮੇਂ ਉੱਪਰ ਦਿੱਤੇ ਗਏ ਸਾਡੀ ਫੈਕਟਰੀ/ਕਾਰੋਬਾਰੀ ਸਥਾਨ 'ਤੇ ਜਾ ਕੇ ਖਾਤਿਆਂ ਦੀ ਜਾਂਚ/ਪੜਤਾਲ ਕਰ ਸਕਦੇ ਹਨ। ਬੈਂਕ ਦੇ ਬਕਾਏ ਦੀ ਵਸੂਲੀ ਲਈ ਤੁਸੀਂ ਉਚਿਤ ਸੁਰੱਖਿਆ ਉਪਾਅ/ਕਾਰਵਾਈ ਕਰ ਸਕਦੇ ਹੋ, ਜਿਸ ਵਿੱਚ ਵੈੱਬਸਾਈਟ 'ਤੇ ਡਿਫਾਲਟਰਾਂ ਦੇ ਨਾਮ ਪ੍ਰਕਾਸ਼ਿਤ ਕਰਨਾ ਜਾਂ ਭਾਰਤੀ ਰਿਜ਼ਰਵ ਬੈਂਕ ਨੂੰ ਵੇਰਵੇ ਭੇਜਣਾ ਸ਼ਾਮਲ ਹੈ। ਮੈਂ/ਅਸੀਂ ਅੱਗੇ ਸਹਿਮਤ ਹਾਂ ਕਿ ਮੇਰਾ/ਸਾਡਾ ਕਰਜ਼ਾ ਤੁਹਾਡੇ ਬੈਂਕ ਦੇ ਨਿਯਮਾਂ ਅਨੁਸਾਰ ਹੋਵੇਗਾ ਜੋ ਸਮੇਂ-ਸਮੇਂ 'ਤੇ ਲਾਗੂ ਹੋ ਸਕਦੇ ਹਨ।

ਦਸਤਖਤ:

ਸ਼ਾਖਾ ਵਿੱਚ ਹਸਤਾਖਰ ਕੀਤੇ ਜਾਣੇ ਹਨ